



Transport Services

Application for Change of Address in RC

For Official Use Only/ਕੇਵਲ ਦਫਤਰ ਦੀ ਵਰਤੋ ਲਈ

Application Number / ਅਰਜੀਨੰਬਰ :		Date of Application / ਅਰਜੀ ਦੀ ਮਿਤੀ	
Name of Block& Tehsil/ਬਲਾਕ/ਤਹਿਸੀਲ ਦਾ ਨਾਂ			

Fields marked with asterisk (*) are mandatory/ ਜਿਹੜੇ ਫੀਲਡ ਤੇ ਤਾਰਾ (*) ਲਗਿਆ ਹੈ, ਉਹ ਭਰਨੇ ਜ਼ਰੂਰੀ ਹਨ

Part-1 Personal Details/ਵਿਅਕਤੀਗਤ ਵੇਰਵਾ

Details of Person Filling the Application Form /ਅਰਜੀ ਫਾਰਮ ਭਰਨ ਵਾਲੇ ਵਿਅਕਤੀ ਦਾ ਵੇਰਵਾ				Self-Attested Photo of Beneficiary
1. Name / ਬਿਨੈਕਾਰ ਦਾ ਨਾਂ				
2. Address /ਬਿਨੈਕਾਰ ਦਾ ਪਤਾ				
3. Relation with Beneficiary / ਲਾਭਪਾਤਰ ਨਾਲ ਸਬੰਧ				
Personal Data of Beneficiary / ਲਾਭਪਾਤਰ ਦਾ ਵਿਅਕਤੀਗਤ ਡਾਟਾ				
4. Name / ਨਾਂ*				
5. Gender / ਲਿੰਗ*		<input type="checkbox"/> Male/ ਪੁਰਸ਼ <input type="checkbox"/> Female /ਔਰਤ <input type="checkbox"/> Transgender/ਟ੍ਰਾਂਸਜੈਂਡਰ		
6. Date of birth / ਜਨਮ ਮਿਤੀ*		7. Age (if Date of birth not known)/ ਉਮਰ (ਜੇਕਰ ਜਨਮ ਮਿਤੀ ਨਹੀਂ ਪਤਾ)		
8. Place of Birth / ਜਨਮ ਅਸਥਾਨ				
9. Father's Name / ਪਿਤਾ ਦਾ ਨਾਂ*				
10. Mother's Name / ਮਾਤਾ ਦਾ ਨਾਂ*				
11. Region / ਖੇਤਰ*		<input type="checkbox"/> Urban/ਸ਼ਹਿਰੀ <input type="checkbox"/> Rural/ ਪੇਂਡੂ		
12. Permanent Address / ਪੱਕਾ ਪਤਾ*				
PIN Code/ ਪਿੰਨਕੋਡ*		Sub District/ Tehsil ਸਬਜ਼ਿਲ੍ਹਾ/ਤਹਿਸੀਲ*		
District / ਜ਼ਿਲ੍ਹਾ*		State/ ਸਟੇਟ*		
Village (In case of Rural area)/ਪਿੰਡ ਦਾ ਨਾਂ (ਜੇ ਪੇਂਡੂ ਖੇਤਰ)*				
<input type="checkbox"/> Correspondence address same as permanent address				
13. Region / ਖੇਤਰ*		<input type="checkbox"/> Urban/ਸ਼ਹਿਰੀ <input type="checkbox"/> Rural/ ਪੇਂਡੂ		
14. Correspondence Address / ਪੱਤਰ ਵਿਹਾਰ ਪਤਾ*				
PIN Code/ ਪਿੰਨਕੋਡ*		Sub District/ Tehsil /ਸਬਜ਼ਿਲ੍ਹਾ*		
District / ਜ਼ਿਲ੍ਹਾ*		State/ ਸਟੇਟ*		
Village (In case of Rural area)/ਪਿੰਡ ਦਾ ਨਾਂ (ਜੇ ਪੇਂਡੂ ਖੇਤਰ)*				
15. Marital Status / ਵਿਆਹ ਸੰਬੰਧੀ*		<input type="checkbox"/> Married <input type="checkbox"/> Unmarried <input type="checkbox"/> Divorced <input type="checkbox"/> Separated <input type="checkbox"/> Widowed		
16. Spouse Name* / ਪਤਨੀ/ ਪਤਨੀ ਦਾ ਨਾਂ (Only in case of married/ separated and widowed)				
17. EmailID/ਈ-ਮੇਲ ਆਈ ਡੀ		18. Contact Phone Number /ਸੰਪਰਕ ਲਈ ਫੋਨ ਨੰਬਰ*		
19. Voter ID Card Number / ਵੋਟਰ ਆਈ ਡੀ ਕਾਰਡ ਨੰਬਰ				
20. Aadhaar Number (UID) / ਅਧਾਰ ਨੰਬਰ (ਯੂ ਆਈ ਡੀ)		21. Aadhaar Enrollment Number (if Aadhaar not issued)/ਅਧਾਰ ਇਨਰੋਲਮੈਂਟ ਨੰਬਰ (ਜੇਕਰ ਅਧਾਰ ਨੰਬਰ ਜਾਰੀ ਨਹੀਂ ਹੋਇਆ)		

FORM 33

[See Rule 59]

INTIMATION OF CHANGE OF ADDRESS FOR RECORDING IN THE CERTIFICATE OF REGISTRATION AND OFFICE RECORDS

(To be made in triplicate if the vehicle is held under agreement of hire-purchase / lease / hypothecation, the duplicate copy and the triplicate copies with the endorsement of the Registering Authority to be returned to the Financier and the Registering Authority (from whose jurisdiction the vehicle is removed) simultaneously, on making the entry of change of address in the certificate of Registration and Form 24)

To

The Registering Authority,

.....

.....

I/We.....

Son/Wife/Daughter of.....

(full address).....

.....

.....

Registered Owner of motor vehicle No.....have

ceased to reside, do not have the place of business at the address recorded in the certificate of registration with effect from..... The present address is given below (evidence to be enclosed).

.....

.....

.....

*The vehicle is not held under any agreement of hire-purchase /lease /hypothecation.

*The vehicle is held under an agreement of hire-purchase / lease / hypothecation with

.....

.....

(Name and Full address of the Financier)

The certificate of registration is enclosed. I/We request that the change of address may be recorded in the certificate of Registration and Form 24.

Date.....

Signature or thumb impression of the Registered Owner of the vehicle

Strike out whichever is inapplicable

CONSENT OF THE FINANCIER IN THE CASE OF MOTOR VEHICLE HELD UNDER AN AGREEMENT

I/We being a party to an agreement of hire-purchase / lease / hypothecation in respect of the above said vehicle, hereby:

1. Give consent for effecting the above change of address with the note of an agreement in my/our favour in Forms 23 and 24 by the Registering Authority.
2. Refuse to give consent for effecting the above change of address by the Registering Authority, due to the reasons furnished hereunder:

.....
.....
.....

Date.....

Signature of the Financier

OFFICE ENDORSEMENT

Ref. Number..... Office of the.....

The above change of address has been entered with the note of agreement of hire-purchase / lease / hypothecation in favour of the Financier in the Certificate of Registration and in Form 24.

Date.....

Signature of the Registering Authority

To

The Financier.....

The Registering Authority.....

(To be sent to both the above parties by Registered Post Acknowledgment Due)

Specimen signatures or thumb impression of the Registered Owner and Financier are to be obtained for affixing and attestation by the Registering Authority with official seal in Forms 23 and 24, in such a manner that part of impression of seal or stamp and attestation shall fall upon each signature:

Specimen Signatures of the Financier

Specimen Signatures of the Registered Owner

1.....

1.....

2.....

2.....

ਸਵੈ-ਘੋਸ਼ਣਾ ਪੱਤਰ।

(ਲਾਈਸੈਂਸ/ਰਜਿਸਟ੍ਰੇਸ਼ਨ ਦੀ ਫਾਈਲ ਦੀ ਸੰਭਾਲ ਸੰਬੰਧੀ।)

(ਦਫ਼ਤਰ ਸੱਕਤਰ/ ਸਭ ਡਵਿਜ਼ਨਲ ਰਿਜ਼ਨਲ ਟਰਾਂਸਪੋਰਟ ਅਥਾਰਟੀ)..... ਵਿੱਚ ਵਰਤੋਂ ਲਈ)

ਮੈਂ ਪੁੱਤਰ/ਪੁੱਤਰੀ/ਪਤਨੀ ਸ੍ਰੀ..... ਵਾਸੀ
..... ਜ਼ਿਲ੍ਹਾ..... ਦਾ ਰਹਿਣ ਵਾਲਾ/ਵਾਲੀ ਹਾਂ।

1. ਇਸ ਸਵੈ-ਘੋਸ਼ਣਾ ਪੱਤਰ ਰਾਹੀਂ ਇਹ ਇਕਰਾਰ ਕਰਦਾ/ਕਰਦੀ ਹਾਂ ਕਿ ਮੈਂ ਆਪਣੇ ਲਾਈਸੈਂਸ/ਰਜਿਸਟ੍ਰੇਸ਼ਨ ਨੰ..... ਅਤੇ ਸਰਵਿਸ ਸੰਬੰਧੀ ਫਾਈਲ ਆਪਣੇ ਕੋਲ ਰਖਾਂਗਾ/ਰਖੂੰਗੀ ਅਤੇ ਦਫ਼ਤਰ ਵੱਲੋਂ ਜਦੋਂ ਵੀ ਫਾਈਲ ਦੀ ਮੰਗ ਕੀਤੀ ਜਾਵੇਗੀ ਜਾਂ ਕਿਸੇ ਕੋਰਟ ਕੇਸ ਵਿੱਚ ਫਾਈਲ ਦੀ ਜ਼ਰੂਰਤ ਹੋਵੇਗੀ ਤਾਂ ਮੈਂ ਆਪਣੀ ਫਾਈਲ ਇਸ ਦਫ਼ਤਰ ਵਿੱਖੇ ਜਾਂ ਕਿਸੇ ਕੋਰਟ ਵਿੱਚ, ਜਿੱਥੇ ਵੀ ਫਾਈਲ ਦੀ ਲੋੜ ਹੋਵੇ, ਮੈਂ ਆਪਣੀ ਫਾਈਲ ਪੇਸ਼ ਕਰਾਂਗਾ/ਕਰਾਂਗੀ।
2. ਮੇਰਾ ਲਾਈਸੈਂਸ ਕਿਸੇ ਵੀ ਚਲਾਨ/ਕੇਸ ਵਿੱਚ ਲੋੜੀਂਦਾ ਨਹੀਂ ਹੈ (ਡੁਪਲੀਕੇਟ ਅਪਲਾਈ ਲਈ ਹੈ)।
3. ਮੇਰਾ ਲਾਈਸੈਂਸ ਖਰਾਬ/ਫੱਟ/ਗੁੰਮ ਹੋ ਗਿਆ ਹੈ (ਡੀ.ਡੀ.ਆਰ/ਐਫ.ਆਈ.ਆਰ. ਨੱਥੀ ਹੈ ਡੁਪਲੀਕੇਟ ਲਈ)।
4. ਮੇਰੀ ਆਪਣੀ ਆਨ-ਲਾਈਨ ਭਰੀ ਫਾਈਲ ਵਿੱਚ ਜੇਕਰ ਕੋਈ ਗਲਤੀ ਹੋਵੇਗੀ ਤਾਂ ਮੈਂ ਉਸ ਦਾ ਖੁਦ ਜ਼ਿੰਮੇਵਾਰ ਹੋਵਾਂਗਾ/ਹੋਵਾਂਗੀ।
5. ਮੇਰਾ ਲੈਂਡ ਲਾਈਨ ਫੋਨ ਨੰ:..... ਅਤੇ ਮੋਬਾਈਲ ਫੋਨ ਨੰ:..... ਹੈ।
6. ਮੇਰਾ ਈਮੇਲ ਪਤਾ ਹੈ।

ਦਸਤਖਤ

(ਘੋਸ਼ਣਾ ਕਰਤਾ)

ਤਸਦੀਕ:- ਮੈਂ ਇਹ ਤਸਦੀਕ ਕਰਦਾ/ਕਰਦੀ ਹਾਂ ਕਿ ਮੇਰੇ ਵੱਲੋਂ ਲੜੀ ਨੰ: 1 ਤੋਂ 6 ਵਿੱਚ ਦਿੱਤੀ ਸੂਚਨਾ ਸਹੀ ਹੈ ਅਤੇ ਲੜੀ ਨੰ:1 ਅਨੁਸਾਰ ਫਾਈਲ ਸਾਂਭਣ ਦੀ ਜ਼ਿੰਮੇਵਾਰੀ ਮੇਰੀ ਨਿੱਜੀ ਹੋਵੇਗੀ ਅਤੇ ਲੋੜ ਪੈਣ ਤੇ ਮੈਂ ਆਪਣੀ ਫਾਈਲ ਪੇਸ਼ ਕਰਾਂਗਾ/ਕਰੂੰਗੀ ਅਤੇ ਮੇਰੇ ਵੱਲੋਂ ਕੋਈ ਵੀ ਗੱਲ ਲੁਕਾਈ ਨਹੀਂ ਗਈ ਹੈ।

ਦਸਤਖਤ

ਮਿਤੀ:-

(ਘੋਸ਼ਣਾ ਕਰਤਾ)